



ਲੋਹੇ ਦੀ ਕਮੀ ਅਨੀਮੀਆ

ਅਨੀਮੀਆ ਕੀ ਹੁੰਦਾ ਹੈ?

ਪ੍ਰਬੰਧਨ ਅਤੇ ਰੋਕਖਾਮ

ਇੱਕ ਸਥਿਤੀ ਜਿਸ ਵਿੱਚ ਲਾਲ ਖੂਨ ਕੋਸ਼ਿਕਾਵਾਂ (ਆਰ.ਬੀ.ਸੀ.) ਦੀ ਸੰਖਿਆ, ਅਤੇ ਉਹਨਾਂ ਦੀ ਆਕਸੀਜਨ ਲੈ ਜਾਣ ਦੀ ਸਮਰੱਥਾ ਸਰੀਰ ਦੀਆਂ ਸਰੀਰਿਕ ਲੋੜਾਂ ਪੂਰੀਆਂ ਕਰਨ ਵਿੱਚ ਨਾਕਾਫ਼ੀ ਹੋ ਜਾਂਦੀ ਹੈ।



ਅਨੀਮੀਆ ਦੇ ਕਾਰਨ

- ਲੋਹੇ ਦਾ ਸਰੀਰ ਵਿੱਚ ਥੋੜ੍ਹਾ ਭੰਡਾਰਨ।
- ਵਾਰ-ਵਾਰ ਗਰਭ ਅਵਸਥਾ ਜਾਂ ਕਿਸ਼ੋਰ ਅਵਸਥਾ ਵਿੱਚ ਗਰਭ ਧਾਰਨ ਕਰਨਾ।
- ਘੱਟ ਸੋਖਣ ਸਮਰੱਥਾ ਨਾਲ ਅਣਉਚਿਤ ਲੋਹਾ ਭਰਪੂਰ ਭੋਜਨ ਖਾਣਾ।
- ਪੂਰਕ ਆਹਾਰ ਦਾ ਦੇਰੀ ਨਾਲ ਆਰੰਭ।
- ਸੰਕਰਮਣ ਜਿਵੇਂ ਮਲੇਰੀਆ।
- ਗੋਲਸੁੰਢੀ ਦੀ ਭਰਮਾਰ, ਅੰਤੜੀ ਦੇ ਕੀਟਾਣੂ ਦੀ ਭਰਮਾਰ।
- ਸਰੀਰਿਕ ਸਮੂਹਾਂ ਵਿੱਚ ਲੋਹੇ ਦੀ ਲੋੜ ਵਧਣਾ।

ਰਾਸ਼ਟਰੀ ਆਇਰਨ + ਪਹਿਲ
• • •

- ✓ 6 ਮਹੀਨੇ ਤੋਂ 5 ਸਾਲਾਂ ਦੇ ਪ੍ਰੀ-ਸਕੂਲ ਬੱਚਿਆਂ ਲਈ ਹਫ਼ਤੇ ਵਿੱਚ ਦੋ ਵਾਰ ਆਇਰਨ ਪੂਰਕ।
- ✓ ਸਰਕਾਰੀ ਅਤੇ ਸਰਕਾਰੀ ਮਦਦ ਪ੍ਰਾਪਤ ਸਕੂਲਾਂ ਵਿੱਚ 1 ਲੀ ਤੋਂ 5 ਵੰਂ ਸ਼੍ਰੇਣੀ ਦੇ ਬੱਚਿਆਂ ਲਈ ਹਫ਼ਤਾਵਾਰੀ ਪੂਰਤੀ।
- ✓ ਅਂਗਨਵਾੜੀ ਕੇਂਦਰ ਤੇ ਸਕੂਲ ਜਾਣ ਵਾਲੇ ਬੱਚਿਆਂ (5-10 ਸਾਲ) ਲਈ ਹਫ਼ਤਾਵਾਰੀ ਪੂਰਤੀ।
- ✓ ਕਿਸ਼ੋਰਾਂ (10-19 ਸਾਲ) ਲਈ ਹਫ਼ਤਾਵਾਰੀ ਪੂਰਤੀ।
- ✓ 100 ਦਿਨ ਰੋਜ਼ਾਨਾ 1 ਗੋਲੀ ਪਹਿਲੀ ਤਿਮਾਹੀ ਤੋਂ ਥਾਅਦ, ਗਰਭਵਤੀ ਅਤੇ ਦੁਧ ਪਿਲਾਉਣ ਵਾਲੀਆਂ ਔਰਤਾਂ ਲਈ ਗਰਭ ਧਾਰਨ ਕਰਨ ਦੇ 14-16 ਹਫ਼ਤੇ ਦੌਰਾਨ।
- ✓ ਪ੍ਰਜਲਨ ਦੀ ਉਮਰ ਵਿੱਚ ਔਰਤਾਂ ਲਈ ਹਫ਼ਤਾਵਾਰੀ ਪੂਰਤੀ।
- ✓ ਉਮਰ ਅਨੁਸਾਰ ਕੀਟਾਣੂ ਨਸ਼ਟ ਕਰਨਾ।

ਉਮਰ ਸਮੂਹ	ਅਨੀਮੀਆ ਨਹੀਂ	ਹਲਕਾ	ਮੱਧਮ	ਗੰਭੀਰ
6-59 ਮਹੀਨੇ ਦੀ ਉਮਰ ਦੇ ਬੱਚੇ	≥11	10-10.9	7-9.9	<7
5-11 ਸਾਲ ਦੀ ਉਮਰ ਦੇ ਬੱਚੇ	≥11.5	11-11.4	8-10.9	<8
12-14 ਸਾਲ ਦੀ ਉਮਰ ਦੇ ਬੱਚੇ	≥12	11-11.9	8-10.9	<8
ਆਮ ਔਰਤਾਂ ਜੋ ਗਰਭਵਤੀ ਨਹੀਂ ਹਨ (15 ਸਾਲਾਂ ਦੀ ਉਮਰ ਅਤੇ ਇਸ ਤੋਂ ਵੱਧ)	≥12	11-11.9	8-10.9	<8
ਗਰਭਵਤੀ ਔਰਤਾਂ	≥11	10-10.9	7-9.9	<7
ਪੁਰਸ਼	≥13	11-12.9	8-10.9	<8

ਸਰੋਤ: ਅਨੀਮੀਆ ਦੇ ਨਿਦਾਨ ਅਤੇ ਗੰਭੀਰਤਾ ਦੇ ਮੁਲਾਂਕਣ ਲਈ ਗੀਮੋਗਾਲੋਬਿਨ ਦਾ ਸੰਘਰਸ਼: ਵਿਸ਼ਵ ਸਿਹਤ ਸੰਗਠਨ

ਲੱਕਣ

ਬਹੁਤ ਜ਼ਿਆਦਾ ਬਕਾਵਟ,
ਕਮਜ਼ੋਰੀ, ਚਿੜਚਿੜਾਹਟ।

ਪੀਲੀ ਚਮੜੀ, ਸਾਹ ਦੀ ਕਮੀ,
ਭੁਰਭੁਰੇ ਨਹੂੰ, ਸਿਰਦਰਦ,
ਚੱਕਰ ਆਉਣਾ ਜਾਂ ਸਿਰ ਦਾ
ਹਲਕਾਪਣ, ਠੰਡੇ ਹੱਥ ਅਤੇ ਪੈਰ,
ਦਿਲ ਦੀ ਧੜਕਣ ਤੇਜ਼ ਹੋਣਾ।

ਜੀਭ ਦੀ ਸੋਜਿਸ਼ ਜਾਂ ਪਕਣਾ।

ਭੁੱਖ ਨਾ ਲੱਗਣਾ ਖਾਸ ਕਰਕੇ ਲੋਹੇ
ਦੀ ਕਮੀ ਅਨੀਮੀਆ ਵਾਲੇ
ਜ਼ਿਸੂਆਂ ਅਤੇ ਬੱਚਿਆਂ ਵਿੱਚ।

ਆਪਣੀਆਂ ਲੱਤਾਂ ਵਿੱਚ
ਤਕਲੀਫ਼ਦੇਹ ਗੁਦਗੁਦੀ ਜਾਂ ਕੁਝ
ਰੰਗਣ ਦਾ ਅਨੁਭਵ (ਲੱਤਾਂ ਵਿੱਚ
ਬੈਚੇਨੀ ਦੀ ਹਾਲਤ)।

- ਅਨਾਜ-ਕਣਕ, ਜਵਾਰ, ਬਾਜ਼ਗਾ, ਪੁੰਗਰੀਆਂ ਦਾਲਾਂ, ਮੁੰਗਫਲੀ, ਤਿਲ, ਗੁੜ, ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ ਚਨ੍ਹ ਸਾਗ, ਚੌਲਾਈ, ਸਰੋਂ ਦੇ ਪੱਤੇ, ਸੇਖੀ, ਆਰਵੀ ਦਾ ਸਾਗ ਆਦਿ, ਦਾਲਾਂ ਜਿਵੇਂ ਤਿਲ, ਕਾਲੇ ਛੋਲੇ, ਸੋਇਆਬੀਨ ਅਰਹਰ ਆਦਿ, ਫਲ ਜਿਵੇਂ ਕੂਚਾ ਕੇਲਾ, ਤਰਥੂਜ ਅਤੇ ਵਿਟਾਮਿਨ ਏ ਭਰਪੂਰ ਭੋਜਨਾਂ ਜਿਵੇਂ ਅੰਵਲਾ, ਖੱਟੇ ਫਲ ਜਿਵੇਂ ਸੰਤਰੇ, ਨਿੰਬੂ ਆਦਿ ਅਤੇ ਮਾਸ ਦੇ ਉਤਪਾਦ ਜਿਵੇਂ ਕਲੇਜੀ, ਆਂਡਾ ਜਿਹਨਾਂ ਵਿੱਚ ਜੈਵ ਉਪਲਬਧ ਲੋਹਾ ਖਾਸ ਕਰਕੇ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਇਹ ਖਾਣ ਲਈ ਉਤਸਾਹਿਤ ਕਰਨਾ।
- ਭੋਜਨ ਦੇ ਨਾਲ ਚਾਹ/ਕੌਫੀ ਪੀਣ ਤੋਂ ਪਰਹੇਜ਼ ਕਰਨਾ।
- ਅਨੀਮੀਆ ਦਾ ਪ੍ਰਸਾਰ, ਅਨੀਮੀਆ ਤੇ ਬਿਮਾਰ ਹੋਣ ਅਤੇ ਇਸਦੀ ਰੋਕਖਾਮ ਬਾਰੇ ਅੰਗਨਵਾੜੀ ਕੇਂਦਰ/ਪ੍ਰਸਵ ਪੂਰਵ ਪਰੀਖਣ, ਟੀਕਾਕਰਨ ਸੈਸ਼ਨਾਂ, ਕ੍ਰੈਚਾਂ ਵਿੱਚ ਆਉਣ ਵਾਲੀਆਂ ਮਾਤਾਵਾਂ ਵਿੱਚ ਜਾਗਰੂਕਤਾ ਪੈਦਾ ਕਰਨਾ।
- ਸਿਸੂਆਂ ਦੇ ਦੁੱਧ ਛੁਡਾਉਣ ਤੋਂ ਬਾਅਦ, ਭੋਜਨਾਂ ਲਈ ਲੋਹਾ ਭਰਪੂਰ ਭੋਜਨਾਂ ਨੂੰ ਵਧਾਉਣਾ।
- ਵਿਟਾਮਿਨ ਸੀ, ਫੋਲਿਕ ਐਸਿਡ ਅਤੇ ਵਿਟਾਮਿਨ ਬੀ 12 ਭਰਪੂਰ ਭੋਜਨ ਖਾਣ ਨੂੰ ਉਤਸਾਹਿਤ ਕਰਨਾ।
- ਲੋਹਾ ਭਰਪੂਰ ਭੋਜਨਾਂ ਦੀ ਉਪਲਬਧਤਾ ਵਧਾਉਣ ਲਈ ਘਰ ਵਿੱਚ ਬਾਗ ਬਣਾਉਣ ਨੂੰ ਉਤਸਾਹਿਤ ਕਰਨਾ।
- ਉਹ ਭੋਜਨਾਂ ਅਤੇ ਪੇਅ ਪਦਾਰਥਾਂ ਨੂੰ ਨਾ ਖਾਣ ਦੀ ਸਲਾਹ ਦੇਣਾ ਜੋ ਲੋਹੇ ਦੇ ਸੋਖਣ ਨੂੰ ਰੋਕਦੇ ਹੋਣ।
- ਪਰਜੀਵੀ ਕੀਟ ਅਤੇ ਮਲੇਰੀਏ ਤੇ ਨਿਯੰਤਰਣ।

ਲਾਭਪਾਤਰੀਆਂ ਨੂੰ ਪੂਰਕ ਆਹਾਰ ਦੇਣਾ

- 6-10 ਮੁੰਹਨੇ: 20 ਮਾਇਕ੍ਰੋਗ੍ਰਾਮ ਮੂਲ ਆਇਰਨ
ਅਤੇ 100 ਮਾਇਕ੍ਰੋਗ੍ਰਾਮ ਫੋਲਿਕ ਐਸਿਡ ਵਾਲਾ
1 ਮਿਲੀ ਆਇਰਨ ਫੋਲਿਕ ਐਸਿਡ ਸ਼ਰਬਤ
ਹਫ਼ਤੇ ਵਿੱਚ ਦੇ ਵਾਰ ਦੇਣਾ।

- 5-10 ਸਾਲ ਹਫ਼ਤੇ ਵਿੱਚ ਇੱਕ ਵਾਰ
45 ਮਾਇਕ੍ਰੋਗ੍ਰਾਮ ਮੂਲ ਆਇਰਨ ਅਤੇ
400 ਮਾਇਕ੍ਰੋਗ੍ਰਾਮ ਫੋਲਿਕ ਐਸਿਡ ਦੀ
ਗੋਲੀ ਦੇਣਾ।

- ਗਰਭ ਅਵਸਥਾ ਵਿੱਚ
100 ਮਾਇਕ੍ਰੋਗ੍ਰਾਮ ਮੂਲ
ਆਇਰਨ ਅਤੇ 500 ਮਾਇਕ੍ਰੋਗ੍ਰਾਮ
ਫੋਲਿਕ ਐਸਿਡ ਲੈਣਾ।
- ਬੱਚੇ ਦੇ ਜਨਮ ਤੋਂ ਬਾਅਦ ਦੇ ਕਾਲ
ਵਿੱਚ 100 ਦਿਨਾਂ ਲਈ ਆਇਰਨ
ਫੋਲਿਕ ਐਸਿਡ ਦੀ ਪੂਰਤੀ ਦੀ
ਸਮਾਨ ਮਾਤਰਾ ਲੈਣਾ।

- 10-19 ਸਾਲ: ਹਫ਼ਤੇ ਵਿੱਚ ਇੱਕ ਵਾਰ
100 ਮਾਇਕ੍ਰੋਗ੍ਰਾਮ ਮੂਲ ਆਇਰਨ ਅਤੇ
500 ਮਾਇਕ੍ਰੋਗ੍ਰਾਮ ਫੋਲਿਕ ਐਸਿਡ ਦੇਣਾ।

- ਹਫ਼ਤੇ ਵਿੱਚ ਇੱਕ ਵਾਰ
100 ਮਾਇਕ੍ਰੋਗ੍ਰਾਮ ਮੂਲ
ਆਇਰਨ ਅਤੇ 500 ਮਾਇਕ੍ਰੋਗ੍ਰਾਮ
ਫੋਲਿਕ ਐਸਿਡ ਦੇਣਾ।

ਬੱਚੇ

ਗਰਭਵਤੀ ਅਤੇ
ਦੁੱਧ ਪਿਲਾਉਣ
ਵਾਲੀਆਂ ਔਰਤਾਂ

ਕਿਸੋਰ

ਉਤਪਾਦਕ ਉਮਰ
ਦੀਆਂ ਔਰਤਾਂ